

ਅਮਰੀਕੀ ਨਾਗਰਿਕ ਬਣਨ ਵਾਸਤੇ ਅਰਜ਼ੀ

**ਦਸ (10) ਨੁਕਤੇ ਅਮਰੀਕਾ ਦੇ ਨਿਵਾਸੀ (Citizen) ਬਣਨ ਦੇ** – ਅਮਰੀਕਾ ਦੇ ਨਿਵਾਸੀ/ ਨਾਗਰਿਕ ਕਾਰਵਾਈ ਨੂੰ ਸਮਝਨਾ

ਅਮਰੀਕਾ ਦੇ ਨਿਵਾਸੀ ਬਣਨ ਵਾਸਤੇ ਤੁਹਾਨੂੰ ਫਾਰਮ form N - 400 (ਨਿਵਾਸੀ ਬਣਨ ਦੀ ਅਰਜ਼ੀ) ਫਾਇਲ ਕਰਨਾ ਹੈ . ਉਸ ਅਰਜ਼ੀ ਦੇ ਥੱਲੇ ਵੇਰਵਾ ਦਿੱਤਾ ਹੈ (Explanation), ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਅਮਰੀਕੀ ਵਸਨੀਕ ਹੋਣ ਦੇ ਕਾਬਿਲ ਹੋ ਜਾਂ ਨਹੀਂ . ਤੁਹਾਨੂੰ ਕੀ ਛੋਟ ਮਿਲ ਸਕਦੀ ਹੈ? ਥੱਲੇ ਲਿਖੇ ਨੁਕਤੇ ਦੇਖੋ .

**Step (1) ਕੀ ਤੁਸੀਂ ਅਮਰੀਕੀ ਨਾਗਰਿਕ ਹੋ? ਪਤਾ ਕਰੋ.**

ਅਗਰ ਤੁਹਾਡਾ ਜਨਮ ਅਮਰੀਕਾ 'ਚ ਹੋਇਆ ਹੈ, ਤੁਹਾਡੇ ਮਾਤਾ-ਪਿਤਾ ਅਮਰੀਕਾ ਦੇ ਨਾਗਰਿਕ ਹਨ, ਤਾਂ ਅਗਲਾ ਨੁਕਤਾ ਦੇਖੋ .

**Step (2) ਪਤਾ ਕਰੋ ਕਿ ਤੁਸੀਂ ਅਮਰੀਕਾ ਦੇ ਨਾਗਰਿਕ ਬਣਨ ਦੇ ਕਾਬਿਲ ਹੋ ?**

ਆਪਣੀ naturalization eligibility worksheet ਕਾਗਜ਼ ਜੋ ਤੁਹਾਨੂੰ ਸਾਰੇ ਕਾਨੂੰਨ ਦੱਸਦਾ ਹੋਵੇ, ਨੂੰ ਪੜ੍ਹੋ ਉਸ ਤੋਂ ਸਾਰਾ ਪਤਾ ਲੱਗੇਗਾ .

**Step (3) ਕੰਪਿਊਟਰ ਤੋਂ ਉਹ form ਲੈ ਲਵੋ . ਉਸ ਨੂੰ ਪੜ੍ਹੋ .** ਦੇ ਪਾਸ-ਪੋਰਟ ਮਾਪ ਤਸਵੀਰਾਂ ਲੈ ਲਵੋ . ਸਾਰੇ ਕਾਗਜ਼

ਜਿਸ ਤੋਂ ਪਤਾ ਲੱਗੇਗਾ ਕਿ ਤੁਸੀਂ ਅਮਰੀਕਾ ਦੇ ਨਿਵਾਸੀ ਬਣਨ ਦੇ ਕਾਬਿਲ ਹੋ, ਇਕੱਠੇ ਕਰੋ .

ਸਾਰੀ ਲਿਸਟ ਤੋਂ ਦੇਖੋ ਕੀ-ਕੀ ਕਰਨਾ ਹੈ .

**Step (4)** ਆਪਣੀ form N-400 ਅਰਜ਼ੀ ਦੇ ਦੇਵੋ. USCIS ਤੁਹਾਨੂੰ ਇਸ ਫਾਰਮ ਦੇ ਮਿਲਣ ਦੀ ਸੂਚਨਾ ਦੇਵੇਗਾ . ਤੁਸੀਂ ਆਪਣੇ ਫਾਰਮ ਦਾ status ਪਤਾ ਕਰ ਸਕਦੇ ਹੋ - ਕੰਪਿਊਟਰ ਤੋਂ ਜਾਂ customer care no. 1-800-375-5283 ਜਾਂ 1-800-767-1833 (ਅਗਰ ਘੱਟ ਸੁਣਦਾ ਹੈ).

**Step (5)** ਅਗਰ ਤੁਹਾਡੀ ਪਹਿਚਾਨ ਵਾਸਤੇ ਤੁਹਾਡੀ ਉਂਗਲੀ ਦੀ ਛਾਪ, ਅੱਖ ਦੀ ਪੁਤਲੀ ਦੀ ਤਸਵੀਰ ਦੀ ਜ਼ਰੂਰਤ ਹੈ ਤਾਂ USCIS ਤੁਹਾਨੂੰ ਤਾਰੀਖ, ਸਮਾਂ ਅਤੇ ਥਾਂ ਦੱਸੇਗਾ . ਤੁਸੀਂ ਉੱਥੇ ਜਾ ਕੇ ਟੇਸਟ ਕਰਵਾ ਲਵੋ .

**Step (6)** USCIS ਤੁਹਾਨੂੰ ਭੇਟ ਦਾ ਵਕਤ ਦੇਵੇਗੀ ਜਦੋਂ ਸ਼ੁਰੂ ਵਾਲੀ ਸਾਰੀ ਕਾਰਵਾਈ ਖਤਮ ਹੋ ਜਾਵੇਗੀ . ਭੇਟ ਦਾ ਨੋਟਿਸ ਲੈ ਕੇ ਤੁਸੀਂ USCIS ਦੇ ਦਫ਼ਤਰ ਜਾਣਾ ਹੈ, ਜਿਥੇ interview ਹੋਵੇਗੀ .

**Step (7)** ਤੁਹਾਡੀ N-600 ਅਰਜ਼ੀ ਤੋਂ ਤੁਹਾਨੂੰ USCIS ਦਾ ਲਿਖਤ ਫ਼ੈਸਲਾ ਮਿਲੇਗਾ .

- ਮਨਜ਼ੂਰੀ – USCIS ਤੁਹਾਡੇ form N-400 ਨੂੰ ਮਨਜ਼ੂਰੀ ਦੇ ਦੇਵੇਗਾ . ਉਸ ਵਿਚ ਲਿਖੇ ਨੁਕਤੇ ਇਸ ਗੱਲ ਨੂੰ ਸਾਬਿਤ ਕਰਦੇ ਹਨ ਕਿ ਤੁਸੀਂ ਅਮਰੀਕਾ ਦੇ ਨਿਵਾਸੀ ਬਣਨ ਲਈ ਉਚਿਤ ਹੋ .
- ਜਾਰੀ ਰਹਿਣਾ – USCIS ਤੁਹਾਡੀ ਅਰਜ਼ੀ ਨੂੰ ਰੱਖ ਸਕਦਾ ਹੈ ਅਗਰ ਤੁਸੀਂ ਪੂਰੇ ਕਾਗਜ਼ ਜਮਾ ਨਹੀਂ ਕਰਵਾ ਸਕੇ ਜਾਂ ਤੁਸੀਂ ਅੰਗ੍ਰੇਜ਼ੀ ਨਹੀਂ ਬੋਲ ਸਕਦੇ ਜਾਂ ਤੁਸੀਂ ਟੇਸਟ ‘ਚ ਫ਼ੇਲ ਹੋ .
- ਨਾ-ਮਨਜ਼ੂਰੀ – USCIS ਤੁਹਾਡੇ form N-400 ਨੂੰ ਨਕਾਰ ਸਕਦੀ ਹੈ ਅਗਰ ਤੁਹਾਡਾ ਫ਼ਾਰਮ ਇਹ ਕਾਇਮ ਕਰਦਾ ਹੈ ਕਿ ਤੁਸੀਂ ਅਮਰੀਕਾ ਦੇ ਵਸਨੀਕ ਬਣਨ ਦੇ ਉਚਿਤ ਨਹੀਂ .

**Step (8)** ਵਫ਼ਾਦਾਰੀ ਦੀ ਕਸਮ ਦੀ ਜਾਣਕਾਰੀ – ਅਗਰ USCIS ਤੁਹਾਡੇ form N-400 ਨੂੰ ਮਨਜ਼ੂਰੀ ਬਖਸ਼ਦਾ ਹੈ ਤਾਂ ਭੇਟ ਵਾਲੇ ਦਿਨ ਹੀ ਤੁਹਾਨੂੰ ਵਸਨੀਕ ਬਣਾਉਣ ਦੀ ਕਸਮ ਚੁਕਾਈ ਜਾਵੇਗੀ . ਅਗਰ ਉਸੇ ਦਿਨ ਨਹੀਂ ਤਾਂ ਡਾਕ ਰਾਹੀਂ ਤੁਹਾਨੂੰ ਤਾਰੀਖ, ਵਕਤ, ਅਤੇ ਥਾਂ ਦੀ ਸੂਚਨਾ ਮਿਲ ਜਾਵੇਗੀ .

**Step (9) ਵਫ਼ਾਦਾਰੀ ਦੀ ਕਸਮ ਲਵੋ** – ਇਸ ਕਸਮ ਦੇ ਬਿਨਾਂ ਤੁਸੀਂ ਅਮਰੀਕੀ ਨਾਗਰਿਕ ਨਹੀਂ ਬਣ ਸਕਦੇ . form N-445 ਤੇ ਲਿਖੇ ਸਾਰੇ ਸਵਾਲਾਂ ਦੇ ਜਵਾਬ ਲਿਖੋ . ਇਕ ਸਰਕਾਰੀ ਅਫ਼ਸਰ ਤੁਹਾਡੇ ਜਵਾਬ ਦੇਖੇਗਾ . ਆਪਣਾ ਗ੍ਰੀਨ ਕਾਰਡ (Green Card) ਜਮਾਂ ਕਰਵਾ ਦੇਵੋ . ਕਸਮ ਚੁੱਕੋ . ਆਪਣਾ ਪ੍ਰਮਾਣ-ਪੱਤਰ (certificate of Naturalization) ਹਾਸਿਲ ਕਰੋ . ਅਗਰ ਕੋਈ ਚੀਜ਼ ਉਸ ਵਿਚ ਗ਼ਲਤ ਹੈ ਤਾਂ ਉਸ ਨੂੰ ਠੀਕ ਕਰਵਾ ਲਵੋ .

**Step (10) ਅਮਰੀਕੀ ਨਾਗਰਿਕਤਾ ਦੀ ਸਮਝ** – ਅਮਰੀਕੀ ਨਾਗਰਿਕਤਾ ਇੱਕ ਸੂਤਰ ਹੈ ਜੋ ਸਾਰੇ ਨਾਗਰਿਕਾਂ ਨੂੰ ਬੰਨ ਕੇ ਰੱਖਦਾ ਹੈ . ਸਾਰੇ ਨਾਗਰਿਕਾਂ ਦੀ ਕੀ ਜ਼ਿੰਮੇਦਾਰੀ ਅਤੇ ਹੱਕ ਹਨ, ਉਨ੍ਹਾਂ ਨੂੰ ਕਿਸ ਤਰਾਂ ਵਰਤਣਾ ਹੈ, ਕਿਸ ਤਰਾਂ ਮਾਣ ਕਰਨਾ ਅਤੇ ਇਜ਼ਤ ਕਰਨੀ ਹੈ, ਬਾਰੇ ਪਤਾ ਹੋਣਾ ਚਾਹੀਦਾ ਹੈ . ਇਹ, ਚਾਹੇ ਇਹ ਨਾਗਰਿਕ ਜਨਮ ਤੋਂ ਹੀ ਹਨ ਜਾਂ ਹੁਣੇ ਬਣੇ ਹਨ, ਦੋਹਾਂ ਤੇ ਲਾਗੂ ਹੁੰਦਾ ਹੈ .

ਹੋਰ ਜਾਣਕਾਰੀ ਲਈ ਸਾਡੀ ਵੈਬਸਾਇਟ Citizenship Through Naturalization ਤੇ ਦੇਖੋ .

- a. For more information on Naturalization process please visit the “Citizenship Through Naturalization” page of our website.
- b. Additional Resources
  - Ten Steps to Naturalization (1.51 MB PDF)
  - Becoming a US citizen – an overview of the Naturalization process
  - How do I apply for U.S. Citizenship (M- 565) (2.21 MB PDF)
  - Study for the Naturalization Test
  - Find help in your Community
  - Free Naturalization Information Sessions.